

har bin reh na sakai man mayraa

ਰਾਗ ਤ੍ਰਦੀ ਮਹਲ ॥ 4 ਗੁਰੂ 1] (711-4)	raag todee mehlaa 4 <u>ghar</u> 1.	Raag Todee, Chau-Padas, Fourth Mehl, First House:	
ਹਿਰ ਬਿਨੁ ਰਿਹ ਨ ਸਕਿ ਮਨੁ ਜਿਵੁ ॥	har bin reh na sakai man mayraa.	Without the Lord, my mind cannot survive.	
ਮਿਰ ਪਿਸ਼ ਪਿਨ ਹਿਰ ਪਿਗੁਰੁ ਜਿ ਯ ਬਹਿਰ ਨ ਬਿਜਿ ਪ੍ਰਯ ॥ 1] ਰਿਵਾਉ ॥	mayray pareetam paraan har <u>parabh</u> gur maylay bahuur na <u>bhavjal</u> fayraa. 1 rahaa-o.	If the Guru unites me with my Beloved Lord God, my breath of life, then I shall not have to face the wheel of reincarnation again in the terrifying world-ocean. 1 Pause	
ਮਿਰਿ ਹੀ ਅਰੀ ਲੋਚ ਲਾਗੇ ਪਾਰਭ ਨਹੁਹਿਰ ਪਿਗੁਰੁ ਜਿਵੁ ॥	mayrai hee-arai loch lagee <u>parabh</u> kayree har nainhu har <u>parabh</u> hayraa.	My heart is gripped by a yearning for my Lord God, and with my eyes, I behold my Lord God.	
ਸਿਖਿਰ ਦੀ ਅਵਿਲੀ ਹਿਰ ਨਾਮੁ ਦਿਵੀਅਵਿ ਹਿਰ ਪਿਦੁਹਿਰ ਪਿਗੁਰੁ ਜਿ ॥	ਸਾਤਗੁਰ <u>ਦਾ-ਿ-ਾਲ</u> ਹਿਰ ਨਾਮ <u>ਦ੍ਰਿਹ-ਾਾ-ਿ-ਾਲ</u> ਹਿਰ ਪਾਦਹਰ ਹਿਰ <u>ਪਾਰਭ</u> ਕਾਈਆ. 1	The merciful True Guru has implanted the Name of the Lord within me; this is the Path leading to my Lord God. 1	
ਹਿਰ ਰਿਗੁਰੁ ਹਿਰ ਨਾਮੁ ਪਿਗੁਰੁ ਹਿਰ ਗਿਵਿਹ ਹਿਰ ਪਿਗੁਰੁ ਜਿਵੁ ॥	ਹਿਰ ਰਿਗੁਰੁ ਹਿਰ ਨਾਮੁ ਪਿਗੁਰੁ ਹਿਰ ਗਿਵਿਹ ਹਿਰ ਪਿਗੁਰੁ ਜਿਵੁ ॥	Through the Lord's Love, I have found the Naam, the Name of my Lord God, the Lord of the Universe, the Lord my God.	
ਹਿਰ ਇਹਦਿ ਮਿਨ ਜਿਨ ਮਿਟਿ ॥ ੧ ॥ ਮਿਕ ਮਸ਼ਕ ਬਿਗੁਰੁ ਜਿਵੁ ॥ 2]	ਹਿਰ ਹਿਰਦਾਈ ਮਿਨ ਜਿਨ ਮਿਟਿ ਮਿਕ ਮਸ਼ਕ ਬਿਗੁਰੁ ਜਿਵੁ ॥ 2]	ਹਿਰ ਹਿਰਦਾਈ ਮਿਨ ਜਿਨ ਮਿਟਿ ਮਿਕ ਮਸ਼ਕ ਬਿਗੁਰੁ ਜਿਵੁ ॥ 2]	The Lord seems so very sweet to my heart, mind and body; upon my face, upon my forehead, my good destiny is inscribed. 2
ਲੋਭ ਵਿਕਾਰ ਇਜ ਨਾ ਮਨੁ ਲਿਗੁ ਹਿਰ ਵਿਸਿਰਾਵ ਪਿਰਕੁ ਜਿਵੁ ॥	ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਿਰਾਵ ਪੁਰਕੁ ਚਾਂਗਾ ਰਾਏ।	Those whose minds are attached to greed and corruption forget the Lord, the good Lord God.	
ਈ ਮਨਮਿਕ ਮਿਅਗਾਵਿ ਖਿਆਹ ਇਨ ਮਸ਼ਕ ਬਿਗੁਰੁ ਜਿਵੁ ॥ 3]	ਓ-ਅ ਮਨਮੁਖ ਮੂਰਹ ਅਗਿ-ਾਨੀ ਕਾਹੀ-ਾਹੀ ਤਿਨ ਮਾਸ਼ਕ ਬਾਹਾਗ ਮਾਂਦਾਈਆ। 3	Those self-willed manmukhs are called foolish and ignorant; misfortune and bad destiny are written on their foreheads. 3	
ਿਬਿਕ ਬਿਦ ਸਿਖਿਰ ਕਿ ਪਿਵੇਲ ਗਿ ਗਿਆਨੁ ਗੁਰੁ ਪਿਗੁਰੁ ਜਿਵੁ ॥	ਬਿਬਿਕ ਬੁਦਹ ਸਾਤਗੁਰ ਤਾਂ ਪਾਂ-ਇਕੁ ਗੁਰੁ ਗਿਆਨੁ ਗੁਰੁ ਪਿਗੁਰੁ ਜਿਵੁ ॥	From the True Guru, I have obtained a discriminating intellect; the Guru has revealed the spiritual wisdom of God.	
ਜਨ ਨਾਨਕ ਨਾਮੁ ਗੁਰੁ ਕਿ ਪਿਵੇਲ ਦਿਰ ਮਸ਼ਕ ਬਿਗੁਰੁ ਜਿਵੁ ॥ 4] 1]	ਜਨ ਨਾਨਕ ਨਾਮੁ ਗੁਰੁ ਤਾਂ ਪਾਂ-ਇਕੁ ਦਿਰ ਮਾਸ਼ਕ ਬਾਹਾਗ ਲਿਖਾਈਆ। 4 1	Servant Nanak has obtained the Naam from the Guru; such is the destiny inscribed upon his forehead. 4 1	